

Awadhi - Salvation Scriptures

इफिसियन 2:2 जेहमें तू पचे पहिले, संसार क खराब रत्न पर चलत-चलत अउर वह आतिमा क अनुसरण करत-करत जिआत रह्या जउन इह धरती क बुरी सक्रियन क स्वामी रही उहइ आतिमा अब उ मनइयन में काम करत अहइ जउन परमेस्सर क आज्ञा क नाही मनतेन।

मत्ती 6:10 जग में तोहार राज्य आवइ जउन चाहा तू वइसे पूर होइ इ धरती प जइसे पूर होत रहता तोहार इच्छा सदा सरग में

लूका 22:42 “हे परमपिता, अगर तोहार इच्छा होइ इ यातना क कटोरा मोहसे दूर हटावा मुला फिन भी नाहीं बल्कि तोहार इच्छा पूरा होई।”

यूहन्ना 16:7-9 मुला मईं तोहसे सच्ची सच्ची कहत अही कि एहमाँ तोहरा भलाई अहइ कि मईं जात अहीं काहेकि जाटि मईं न जाउँ तउ सहायक तोहरे पास न आई जाटि मईं हियाँ स चला जाब तउ मईं ओका तोहरे पास भेजबा 8 अउर जब उ आइ तउ पाप, धार्मिकता अउर निआव क बावत दुनिया क सक दूर करी। 9 पाप क बावत इ बे कि उ पचे मोर में बिसवास नाहीं करतेन।

2 तीमुथियुस 2:10 इही कारण परमेस्सर क चुना गवा लोगन के बे मईं हर दुख उठावत रहत हउँ ताकि उ पचे भी ईसू मसीह में मिलइ वाली महिमामयी अउर अनन्त उद्धार क साथे मिलि सकइँ।

रोमियन 15:20,21 मोरे मने में हमेसा इ अभिलासा रही बा कि मईं सुसमाचार क उपदेस उहाँ देउँ जहाँ क लोग मसीह क नाम नाहीं जानतेन, ताकि मईं कउनो दूसरे मनइ क नींव पे निर्माण न करऊँ। 21 परन्तु पवित्र सारतरन कहत हः “जेनका ओनके बारे में नाहीं बतावा गवा बा, उ पचे देखिहीं। अउर जे सुने तलक नाहीं बा, उ पचे समझिहीं।”

प्रेरितन क काम 2:36,37 “यह बे इस्त्राएल क समूचइ मनइयन ठीक तरह स समुझ लेइ कि परमेस्सर इ ईसू क जेका तू पचे क्रूस प चढ़ाइ दिहे रहा, पर्भु अउर मसीह दुइनउँ ठहरावा न रहेन!” 37 मनइयन जब इ सुनेन तउ उ पचे घबराइ

गएन अउर पतरस अउर दूसर प्रेरितन स कहेन, “तउ भाई, हम सबन क का करइ चाही?”

इब्रानियन 4:2 काहेकि हमकउ ओनही क समान सुसमाचार क उपदेस दीन्ह गवा बा मुला जउन उपदेस ओ पचे सुनेन ह, उ ओनके बेरे बेकार बा काहेकि उ पचे जब ओका सुनेन तउ एका बिसवास क साथे धारण नाहीं किहेन।

यिर्म्याह 24:7 मईँ ओनका आपन क समुझइ क इच्छा रखइवाला बनाउबा उ पचे समझिहीं कि मईँ यहोवा हुँ। उ सबइ मोर लोग होइहीं अउर मईँ ओनकर परमेस्सरा मईँ इ करब काहेकि उ पचे बाबुल क बन्दी पूरे हिरदय स मोर सरण मैँ अइहीं।

प्रेरितन क काम 16:14 हुवैँ लुटिया नाउँ क एक झी रही। उ बैगनी रंग क ओढ़ना क बिक्री करत रही। उ परमेस्सर क आराधिका रही। उ बड़ा धियान स हमार बातन क सुनत रही। पर्भू ओकरे हिरदय क दुआर खोल दिहस ताकि, जउन कछू पौलुस कहत रहा, उ ओन बातन प धियान देइ सकइ।

मत्ती 13:14,15 इ तरह ओन प यसायाह की भविरसबाणी खरी उतरत ही :‘तू सुनब्या अउर सुनतइ ही रहब्या मुला तोहरे कछू भी समुझ न आई तू लखत ह, बस देखतइ ही रहब्या मुला तोहका तउ कछू सूझा ना पाई, 15 काहेकि ओनके अकिल प पाथर पड़ा हइ सबइ आपन कान मैँद लिहेन, अउर आँखीं बंद कई राखी अहईं जेसे आपन आँखिन स उ सबइ कछू न निहारईं अउर उ सबइ कनवा स कछू सुनि न पावईं या आपन हिरदय स कबहुँ बूझाईं अउ मुडिकइ कबहुँ मोरी कईती आवईं अउर जेसे मईँ ओनका उद्धार करऊँ।’

यसायाह 6:9,10 फिन यहोवा बोला, “जा अउर लोगन स कहा, ‘धियान स सुना, किन्तु समुझा जिना निआरे स लखा, किन्तु बूझा जिना’ 10 लोगन क लोगन क समझइ क छमता क कठिन कइ द्या ओनका सुनन मैँ मुसाकिल कइ देइ अउर लखइ नाहीं सकी। जदि तू अइसा नाहीं करब्या, तउ होइ सकत ह उ आपन आँखिन स लखि सकत ही, आपन कानन स सुनि सकत हीं, अउर आपन हिरदइ स समुझ सकत हीं अउर तउ उ पचे पछतावा करी अउर चिकित्सा पाइ।”

मरकुस 4:11,12 ईसू ओनसे कहेस, “तू सबनक परमेस्सर क राज्य भेट बताइ दीन्ह। मुला ओनके बेरे जउन बाहेर क अहईं सब बातन दिस्टान्त दीन्ह गइ अहईं।

12 ਏਹ ਕਰੋ, ‘ਤ ਸਥ ਦੇਖਵੋ ਅਤੇ ਦੇਖੋ ਰਹਾ ਮੁਲਾ ਕਛੂ ਸੁਝਾਵ ਨਾਹੀਂ, ਸੁਣਿ ਲੋਈ ਅਤੇ ਸੁਨਨਾ ਰਹੋ, ਮੁਲਾ ਕਛੂ ਬੂਜਾਵ ਨਾਹੀਂ। ਨਾਹੀਂ ਤਤ, ਤ ਸਥ ਘੂਮਿ ਜਾਵੋ ਅਤੇ ਛਮਾ ਕਿਵੇਂ ਜਾਓ’”

ਧੂਨਨਾ 12:39,40 ਇਹੋ ਕਰੋ ਤ ਸਥ ਬਿਸਵਾਸ ਨਾਹੀਂ ਕਿ ਸਕੇਨਾ ਕਾਫੇਕਿ ਯਸਾਧਾਰ ਫਿਨ ਕੇਹੁ ਰਹਾ, 40 “ਤ ਓਨਕਿ ਆੱਖੀ ਆੱਧਰ ਅਤੇ ਓਨਕਿ ਛਿਰਦਿ ਕਠੋਰ ਬਨਾਏਸ ਜਇਥੇ, ਤ ਪਚੇ ਅਪਨੀ ਆੱਖੀ ਸ ਦੇਖ ਨ ਸਕਵੋ ਅਤੇ ਬੁਦ਼ਿ ਸ ਸਮਝ ਨ ਪਾਵੋ ਅਤੇ ਮੌਰੀ ਕਿਉਂਤੀ ਨ ਮੁਡਵੋ, ਜਇਥੇ ਕਿ ਮਈ ਓਨਕਾ ਚੰਗਾ ਨ ਕਿ ਪਾਵੋ”

ਗੋਮਿਧਨ 11:7,8 ਤਤ ਏਹੋ ਕਾ? ਇਸ਼ਾਏਲ ਕ ਲੋਗ ਜੋਕਾ ਖੋਜਤ ਰਹਨ, ਤ ਸਥਵ ਓਕਾ ਨਾਹੀਂ ਪਾਵ ਸਕੇਨਾ ਪਰਨਤੁ ਚੁਨਾ ਫੁਵਨ ਕ ਤ ਮਿਲਿ ਗਵਾ। ਜਬ ਕਿ ਬਾਕੀ ਸਥ ਕ ਜਡ ਬਨਾਵ ਦੀਨਹ ਗਵਾ। 8 ਪਵਿਤਰ ਸਾਰਤਰਨ ਕਹਤ ਹੈ: “ਪਰਮੇਸ਼ਰ ਤਤ ਓਨਹੇ ਏਕ ਚੇਤਨ ਸ੍ਰੂਨਿ ਕਿ ਦਿਹੇਸ ਆਤਿਮਾ ਪ੍ਰਦਾਨ ਕਿਛੇਸਾ” “ਅਇਸੇਨ ਆੱਖੀ ਦਿਹੇਸ ਜਤਨ ਦੇਖਿ ਨਾਹੀਂ ਸਕਤ ਰਹਿਨ ਅਤ ਅਇਸੇਨ ਕਾਨ ਦਿਹੇਸ ਜਤਨ ਸੁਨ ਨਾਹੀਂ ਸਕਤ ਰਹੇਨਾ। ਅਤੇ ਇਹੋ ਦਸਾ ਠੀਕ ਆਜੁ ਤਲਕ ਬਨੀ ਭਵੀ ਬਾ”

2 ਥਿੱਸਲੁਨੀਕਿਧਨ 2:10,11 ਅਤੇ ਸਥ ਪਰਕਾਰ ਕ ਪਾਪ ਸ ਭਰਾ ਛਲ-ਪਰਪਂਚ ਸ ਭਰਾ ਛੋਡਾ। ਤ ਏਨਕਰ ਉਪਯੋਗ ਮਨਵਿਆ ਕ ਵਿਖੁਦ ਕਰੀ ਜਤਨ ਸਰਵਨਾਸੇ ਕ ਰਖਤਾ ਮੱ ਖੋਵਾ ਛਵਾ ਅਛੁੰਡੀ। ਤ ਮਟਕ ਗਵਾ ਛਹੇਨ ਕਾਫੇਕਿ ਓਨਹਨ ਸਤਿ ਸ ਪਿੇਸ ਨਾਹੀਂ ਕਿਛੇ ਬਾਟੇਨ, ਕਹੁੰ ਓਨਕਰ ਤੁਢਾਰ ਨ ਛੋਡ ਜਾਓ। 11 ਇਹੀ ਕਰੋ ਪਰਮੇਸ਼ਰ ਓਹਮਨ ਏਕ ਛਲੀ ਸਤਿ ਕ ਕਾਮ ਮੱ ਕਿਵੇਂ ਦੇਈ ਜੇਹੋਥੇ ਤ ਝੂਠ ਮੱ ਬਿਸਵਾਸ ਕਰਵ ਲਾਗ ਰਹੇਨਾ। ਏਹੋ ਓਨਕਰ ਬਿਸਵਾਸ ਜਤਨ ਝੂਠ ਬਾ, ਓਹ ਪਰ ਛੋਈ।

ਮਤੀ 13:18-23 “ਤ ਬਿਆ ਬੋਇ ਕ ਦਿਸ਼ਾਨਤ ਕ ਅਰਥ ਸੁਨ ਲਵਾ। 19 ਤ ਬਿਆ ਜਤਨ ਰਾਹ ਕ ਕਿਨਾਰੇ ਗਿਰ ਗਵਾ ਰਹਾ, ਓਕਰ ਅਰਥ ਅਛੁੰਡ ਕਿ ਜਬਹਿੰ ਕਤਨੋ ਸਰਗੇ ਕ ਰਾਜਿ ਕ ਉਪਦੇਸ ਸੁਨਾਵਤ ਹ ਅਤੇ ਸਮਝਾਵਤ ਨਾਹੀਂ। ਤ ਦੁਸ਼ਟ ਆਇਕੇ, ਓਕਰੇ ਮਨਵਾ ਮੱ ਜਤਨ ਤਗਾ ਰਹਾ, ਤਖਾਡ ਲਵ ਜਾਤ ਹਾ। 20 ਤ ਸਥਵ ਬਿਆ ਜਤਨ ਪਥਰਾਈ ਧਰਤੀ ਪ ਛਿਤਰਾਵ ਗ ਰਹੇਨਾ, ਓਕਰ ਅਰਥ ਅਛੁੰਡ ਤ ਮਨਵੀ ਜਤਨ ਉਪਦੇਸ ਸੁਨਾਵਨ ਹ, ਓਕਾ ਖੁਸ਼ੀ ਛੋਇਕੇ ਫਤਰਨ ਅਪਨਾਵਤ ਹ 21 ਮੁਲਾ ਆਪਨ ਭੀਤਰ ਓਨਕਿ ਜਡ ਨਾਹੀਂ ਜਮਵ ਦੇਤ, ਤ ਤਨਿਕ ਦੇਰ ਠਹੜ ਪਾਵਤ ਹ, ਜਬ ਉਪਦੇਸ ਕ ਕਾਰਣ ਓਹ ਪ ਕਰਵ ਅਤੇ ਯਾਤਨਾ ਆਵਤ ਹੀਂ ਤਤ

ਤ ਫਤਰਨ ਡਗਮਗਾਇ ਜਾਤ ਹਾ 22 ਕੱਟਵਨ ਮੱ ਛਿਤਰਾਇ ਗਵਾ ਬਿਆ ਕ ਸਤਲਬ ਅਛਿ, ਤ ਮਨੰਈ ਜਤਨ ਉਪਦੇਸ ਕ ਤਤ ਸੁਨਤ ਹ, ਮੁਲਾ ਸੰਸਾਰ ਕ ਫਿਕਿਰ ਅਤਰ, ਧਨ ਕ ਲਾਲਚ ਉਪਦੇਸ ਕ ਢਣਬੋਚ ਲੇਤ ਹ ਅਤਰ ਤ ਮਨੰਈ ਸਫਲ ਨਾਹੀਂ ਹੋਇ ਪਾਵਤਾ 23 ਨੀਕ ਧਰਤੀ ਪ ਛਿਤਰਾਨ ਬਿਆ ਕ ਅਰਥ ਅਛਿ ਤ ਮਨੰਈ ਜਤਨ ਉਪਦੇਸ ਕ ਸੁਨਤ ਹ ਅਤਰ ਸਮਯਾਤ ਹਾ ਤ ਸਫਲ ਹੋਤ ਹਾ ਓਕਰ ਸਫਲਤਾ ਤੀਸ ਗੁਨੀ, ਸਾਠ ਗੁਨੀ ਯਾ ਸੌ ਗੁਨੀ ਤਕ ਹੋਤ ਹਾ ”ਗੋਹੁੜ੍ਹ ਅਤਰ ਖਰਪਤਵਾਰੇ ਕ ਦਿਸ਼ਾਜਨ

2 ਕੁਰਿਨਿਥਿਧਨ 3:15,16 ਆਜ ਤਲਕ ਜਬ ਜਬ ਮੂਸਾ ਕ ਗ੍ਰਨਥ ਪਢਾ ਜਾਤ ਰਹਾ ਤ ਪਢਿਵਾਲੇ ਕ ਮਨੇ ਪਰ ਪਰਦਾ ਪਢਾ ਰਹਤ ਰਹਾ 16 ਮੁਲਾ ਜਬ ਕਤਨੋ ਕ ਛਿਰਦਿ ਪਰਮ੍ਭੂ ਕ ਤਰਫ ਮੁੜਤ ਰਹਤ ਹ ਤ ਪਰਦਾ ਛਟਾਇ ਦੀਨਹ ਜਾਤ ਹਾ

ਧਾਰਾ 30:28 ਯਹੋਵਾ ਕ ਸਾਁਸ (ਆਤਿਮਾ) ਏਕ ਅਈਸੀ ਬਿਸਾਲ ਨਦੀ ਕ ਤਰਫ ਅਛਿ ਜਤਨ ਤਬ ਤਲਕ ਚਢਿਤ ਰਹਤ ਹ, ਜਬ ਤਲਕ ਤ ਗਟਿ ਤਲਕ ਨਾਹੀਂ ਪਛੁੱਚ ਜਾਤਾ। ਯਹੋਵਾ ਸਬਾਹਿਂ ਰਾਸਟ੍ਰਨ ਕ ਨਿਆਵ ਕਰੀ। ਇ ਵਿਸਾ ਹੀ ਹੋਇ ਜਿਥੇ ਤ ਓਨਕਾ ਬਿਨਾਸੇ ਕ ਛਲਨੀ ਸ ਛਾਨ ਡਾਵਡਾ। ਇ ਨਿਧਿਤ੍ਰਨ ਵਿਸਾ ਹੋਇ ਜਿਥੇ ਘੋੜਸ਼ਵਾਰ ਲਗਾਮ ਕ ਜਾਰਿਆ ਸ ਘੋੜਾ ਕ ਨਿਧਿਤ੍ਰਨ ਕਰਤ ਹ, ਯਹੋਵਾ ਰਾਸਟ੍ਰਨ ਕ ਨਿਧਿਤ੍ਰਨ ਕਰਬ ਅਤਰ ਓਨਕਰ ਅਗੁਵਾਇ ਤ ਜਗਹ ਤਲਕ ਕਰਬ ਜਹਾਂ ਤ ਓਨਕਾ ਲੇਇ ਜਾਇ ਚਾਹਤ ਹਾ।

ਛੋਥੇ 11:3-7 ਤ ਮਿੱ ਹੀ ਅਛੁੱਤੇ ਜਤਨ ਏਪੈਮ ਚਲਬ ਸਿਖਾਏਸਾ ਮਿੱ ਇਸ਼ਾਏਲ ਕ ਆਪਨ ਬੌਢਨ ਮੱ ਲਿਹੇ ਰਹੇਤੇ, ਮੁਲਾ ਤ ਨਾਹੀਂ ਜਾਨਤ ਹ ਕਿ ਕਤਨ ਓਕਾ ਤਨਦੁਖਿਸਤ ਕਿਛੇਸ ਹਾ। 4 ਮਿੱ ਓਨਕਾ ਪਿਆਰ ਅਤ ਰਨੇਹ ਕ “ਲਸੁਰੀ” ਸ ਅਗੁਵਾਇ ਕਿਛੇ ਰਹਿਆ। ਮਿੱ ਓਕਰੇ ਗਟਿ ਸ ਜੁਆ ਕ ਛਟਾਇ ਦਿਛੇਸ ਅਤਰ ਵਿਨਮ੍ਰਤਾ ਸ ਖਿਲਾਏਸ ਹਾ। 5 ਮੁਲਾ ਤ ਪਚੇ ਮੌਰ ਕਿੱਤੀ ਨਾਹੀਂ ਮੁੜਿਵਾ! ਨਾਹੀਂ, ਤ ਪਚੇ ਮਿੱਥੇ ਚਲਾ ਗਏਨ ਯਾ ਆਪਨ ਰਾਜਾ ਅੱਸ਼ੂਰ ਕ ਰਾਜਾ ਕ ਲਾਗੇ ਗਏਨ। ਤ ਪਚੇ ਮੌਰ ਕਿੱਤੀ ਵਾਪਿਸ ਆਵਿ ਸ ਇਨਕਾਰ ਕਰਤ ਹਾ। 6 ਓਨਕਰ ਸਹਰਨ ਕ ਊਪਰ ਲਟਕਤ ਭਵਾ ਤਰਵਾਰ ਓਨਕਰ ਸਕਿ ਤਾਕਤਵਾਰ ਮਨਿਧਿਨ ਕ ਓਨਕਰ ਬੁਝੇ ਜੋਜਨਾ ਕ ਕਾਰਣ ਬਕਾਦ ਕਿ ਦੇਇਹੀਂ। 7 “ਮੌਰ ਲੋਗ ਮੌਹ ਸ ਮੁੜਿ ਜਾਬ ਅਤਰ ਤ ਏਕਾ ਨਾਹੀਂ ਰੋਕ ਸਕਿਬਾ। ਤ ਪਚੇ ਆਪਨ ਮਦਦ ਕੇ ਬਾਲ ਦੇਵਤਾ ਕ ਪੁਕਾਰੇਸ, ਕਾ ਤ ਓਕਾ ਬਚਾ ਸਕੇਸ?”

ਪ੍ਰੇਰਿਤਨ ਕ ਕਾਮ 26:18 ਓਕਰ ਆੱਖੀ ਖੋਲਿ, ਓਨਕਾ ਆੱਧਿਧਾਰਾ ਸ ਪ੍ਰਕਾਸ ਕਿੱਤੀ ਲਾਵਿ ਅਤਰ ਸਿਤਾਨ ਕ ਸਕਾਂ ਸ ਪਰਮੇਸ਼ਰ ਕਿੱਤੀ ਮੌਡਿ ਕੇ, ਤੋਹਕਾ ਪਠਵਤ ਹੁੱਤ,

ओनसे तोहार रचा करत रहबा ऐहसे उ पचे पापन स छमा पइर्हीं अउर ओन मनइयन क बीच ठउर पइर्हीं जउन मोहे मैं बिसवास धरइ क कारण पवित्र भएन हाँ”

2 तीमुथियुस 2:24-26 अउर पर्भू क सेवक क तउ झगड़इ न चाही। ओका तउ सब प द्या करइ चाही ओका सिट्छा देइ मैं जोञ्ज होइ चाही। ओका सहनसील होइ चाही। 25 ओका अपने विरोधियन क भी विनम्रता क साथे समझइ चाही और परमेस्सर ओनका छिरदइ बदल देइ ताकि ओनका सत्य क गियान होइ जाइ 26 अउर उ सचेत होइ क सइतान क ओछ फन्दा स बचि नकरइँ जेहमाँ सइतान ओनका जकड़ी रखे बाटइ ताकि उ पचे परमेस्सर क इच्छा क अनुसरण कइ सकइँ।

प्रकासित वाक्य 3:17-19 तू कहत अहा कि मईँ धनी होइ गवा हउँ अउर मईँ भाऊसली होइ गवा अहउँ अउर मोका कउन्हउँ चीज क जरुरत नाहीं अहइ, मुला तोहका पता नाहीं अहइ कि तू अभागा अहा, दयनीय अहा, आँधर अहा अउर नंगा अहा। 18 मईँ तोहका इ सलाह देत अहउँ कि तू मोका आणी मैं तपावा सोना खरीदा जइसे कि तू सष्ठी सष्ठी धनवान होइ जा। पहिनइ क वास्ते सफेद कपरा लइ ल्या जइसे कि तोहरी बेसार्मी अउर नंगाई क तमासा न खड़ा होइ जाइ। अपने आँखन मैं लगावइ क वास्ते तू आँजन लइ ल्या जइसे कि तू निहार सका। 19 “ओनका सबेन्ह क जेनका मईँ पिरेम करित हउँ, मईँ डाटत अहउँ अउर अनुसासित करत हउँ। कठिन जतन कइके आपन मनफिराइ ल्या।

2 कुरिन्थियन 7:10 काहेकि उ दुख जउन परमेस्सर की इच्छा क अनुसार होत ह एक अइसेन मनफिराव क जन्म देत ह जेहके बेरे पछतावई क नाहीं पड़त अउ जउन मुक्ति देवॉवत हा मुला उ दुख जउन संसारी होत ह, ओहसे तउ बस मउत जनम लेत हा।

1 राजा 18:37 यहोवा मोर पराथना क जवाब दया। एन लोगन क जानइ द्या कि हे यहोवा, तू असल मैं परमेस्सर अहा। तब लोग समुझिहीं कि तू ओनका अपने लगे वापस लिआवत अहा।”

2 कुरिन्थियन 4:4 एह जुगे क सुवामी (सइतान) एह अबिसवसियन क बुद्धि क आँधर कइ दिहे अहडा ताकि उ पचे परमेस्सर क साच्छात एकदम्मई वइसेन हीं रूप

ਤ ਮਸੀਂਹ ਕ ਮਾਡਿਮਾ ਕ ਸੁਸਮਾਚਾਰ ਸ ਫੂਟਨ ਰਣ ਪ੍ਰਕਾਸ (ਸਤਿਆ) ਕ ਨ ਦੇਖ ਪਾਵੱਂਦਾ।
ਲੂਕਾ 8:11-15 11 “ਇ ਦਿਸ਼ਟਾਜਤ ਕਥਾ ਕ ਅਰਥ ਇ ਅਛਿ: ਬਿਆ ਪਰਮੇਸ਼ਦ ਕ ਉਪਦੇਸ
ਅਛਿ। 12 ਤ ਬਿਆ ਜਤਨ ਰਾਹ ਕ ਕਿਨਾਰੇ ਗਿਰਾ ਰਹੇਨ, ਤ ਮਨਿਯਨ ਉਪਦੇਸ ਜਤਨ ਅਥਵਾ
ਉਪਦੇਸ ਸੁਨਨ ਹੋਂ, ਸਿਤਾਨ ਆਵਤ ਹੁ ਅਤੇ ਉਪਦੇਸ ਕ ਓਨਕੇ ਮਨੇ ਸ ਨਿਕਾਰ ਲਈ
ਜਾਤ ਹੁ ਜੇਹਿਸੇ ਤ ਸਬਦ ਪਤਿਆਧ ਨ ਪਾਵੱਂ ਅਤੇ ਓਨਕਿ ਤਦਾਰ ਨ ਹੋਵੇ ਸਕਿ। 13 ਤ
ਬਿਆ ਜਤਨ ਪਥਰਹੀ ਮੁਝਹਿੱਥੋਂ ਪ ਗਿਰਾ ਰਹੇਨ ਓਨਕਿ ਅਰਥ ਅਛਿ ਓਨ ਮਨਿਯਨ ਸ
ਜਤਨ ਉਪਦੇਸ ਸੁਨਨ ਹੋਂ ਤਤ ਓਕਾ ਖੁਸ਼ੀ ਸ ਤਤ ਅਪਨਾਵਤ ਹੋਂ ਮੁਲਾ ਬਿਆ ਓਨਕੇ
ਸਿਤਰੇ ਜਮ ਨਾਹੀਂ ਪਾਵਤ ਤ ਸਬਦ ਕਛੂ ਸਮਝ ਕਰੇ ਬਿਸਵਾਸ ਕਰਤ ਹੋਂ ਮੁਲਾ ਪਰੀਚਾ ਕ
ਘੜੀ ਮੌਜੂਦਾ ਜਾਤ ਹੋਂ। 14 ਅਤੇ ਜਤਨ ਬਿਆ ਕਾਂਟਨ ਮੌਜੂਦਾ ਨਿਰੈਨ ਓਕਾਰ ਅਰਥ ਅਛਿ,
ਓਨ ਮਨਿਯਨ ਸ ਜਤਨ ਉਪਦੇਸ ਸੁਨਨ ਹੋਂ, ਮੁਲਾ ਜਬ ਤ ਪਚੇ ਆਪਨ ਰਾਹੇ ਪ ਚਲਿ
ਲਾਗਤ ਹੋਂ। ਤਤ ਫਿਕਿਰ, ਧਨ ਦੌਲਤ ਅਤੇ ਜਿੰਨਗੀ ਕ ਭੋਗ ਬਿਲਾਸ ਓਕਾ ਢਹਿਰੋਚਿ
ਲੇਤ ਹੋਂ, ਜੇਹਿਸੇ ਓਨ ਪ ਕਕਣੁੰ ਫਸਲ ਪਾਕਤ ਨਾਹੀਂ। 15 ਅਤੇ ਬਾਂਧਿਆ ਮੁਝਹਿੱਥੋਂ ਪ ਗਿਰਾ
ਭਵਾ ਬਿਆ ਕ ਅਰਥ ਅਛਿ ਓਨ ਮਨਿਯਨ ਸ ਜਤਨ ਅਚਾਰ ਅਤੇ ਸਚਾਰ ਮਨ ਸ ਜਬ
ਉਪਦੇਸ ਕ ਸੁਨਨ ਹੋਂ ਤਤ ਓਕਾ ਧਾਰਣ ਭੀ ਕਰਤ ਹੋਂ। ਫਿਨ ਆਪਨ ਧੀਰਜ ਕ ਸੰਗ ਤ
ਪਚੇ ਤਤਿਸ਼ ਫਲ ਦੇਤ ਹੋਂ।

ਪ੍ਰੇਰਿਤਨ ਕ ਕਾਮ 15:11 ਮੁਲਾ ਹਮਾਰ ਤਤ ਇ ਬਿਸਵਾਸ ਅਛਿ ਕਿ ਪੰਨ੍ਹ ਈਸ੍ਤੂ ਕ ਅਨੁਗ੍ਰਹ ਸ
ਜਇਸੇ ਹਮਾਰ ਤਦਾਰ ਭਵਾ ਹੁ, ਵਿਸੇ ਹੀ ਹਮਕਾ ਭਰੋਸਾ ਅਛਿ ਕਿ ਓਨਕਿ ਭੀ ਬਚਾਵ
ਜਾਈ!

ਰੋਮਿਯਨ 8:13 ਕਾਹੇਕਿ ਅਗਰ ਤੂ ਭੌਤਿਕ ਮਨਿ ਸੁਭਾਵ ਕ ਅਨੁਸਾਰ ਜੀਵਿਆ ਤਬ ਮਰਿਆ।
ਅਗਰ ਤੂ ਆਤਿਮਾ ਕ ਜਿਹੇ ਸਰੀਰ ਕ ਵਿਵਹਾਰਨ ਕ ਅਜਨ ਕਿ ਦੇਵਿਆ ਤਤ ਤੂ ਜੀ
ਜਾਵਿਆ।

Pastor T. John Franklin
Church of Salvation, Healing, and Deliverance
COS-HAD.org